

Studying Disability Services is definitely a great thing to do. If you're interested in helping people and having a job that doesn't really feel like a job because you're constantly empowering others. My class in my course was very diverse. We had a huge range of people. We had people that were 18 years of age that have just come out of high school, through to people that were in their sixties. We had some people that had personal experiences in the field and then some people that just genuinely had a passion for helping other people. I really enjoyed being taught by teachers that were actually in the field and had a lot of hands-on experience in Disability. And I loved how, through our course, we had a 150 hours of work placement that really taught us how to apply our theory and our knowledge into a workplace environment. I actually got a job in the field before I finished the course which was really exciting. I was actually recommended through my placements and got a call randomly one day. I think that people have a misconception that Disability Services is just about the day-to-day personal support of a client, but really it just goes so much deeper than that. There are so many different specialists and different fields you can go down, such as speech pathology, occupational therapy, and you could be involved in respite work. You could work in a school, a special development school, a mainstream school as an aide. You can do so many different things in this field. The possibilities are endless. I can't believe that I get paid - and get paid really well – to work , it's not even work. It's amazing. It's me forming relationships and empowering people and being friends with people, and having fun with people, and experiencing great things. Becoming a better person as well; learning so much about myself. Every day you feel like you've accomplished something and you go home knowing that you've helped change someone's life, and I mean why wouldn't you want to feel like that if you could.

ਡਿਸੇਬਿਲਟੀ ਸਰਵਿਸਿਜ ਯਾਨਿ ਅਪਾਹਜਤਾ ਸੇਵਾ ਦੀ ਪੜਾਈ ਕਰਨਾ ਬੇਸ਼ਕ ਬਹੁਤ ਚੰਗੀ ਗੱਲ ਹੈ। ਖਾਸ ਕਰਕੇ ਜੇਕਰ ਤੁਹਾਨੂੰ ਲੋਕਾਂ ਦੀ ਮਦਦ ਕਰਨ ਦਾ ਅਤੇ ਇਹ ਸ਼ੌਕ ਹੈ ਕਿ ਤੁਹਾਡੇ ਕੋਲ ਕੋਈ ਅਜਿਹੀ ਨੌਕਰੀ ਹੋਵੇ ਜਿਹੜੀ ਇੱਕ ਨੌਕਰੀ ਵਾਂਗ ਨਾ ਲੱਗਦੀ ਹੋਵੇ ਕਿਉਂਕਿ ਤੁਸੀਂ ਲਗਾਤਾਰ ਦੂਜਿਆਂ ਨੂੰ ਕੋਈ ਕਾਬਲੀਅਤ ਪ੍ਰਦਾਨ ਕਰ ਰਹੇ ਹੁੰਦੇ ਹੋ। ਮੇਰੇ ਕੋਰਸ ਵਿੱਚ ਮੇਰੀ ਕਲਾਸ ਬਹੁਤ ਵੰਨਸੁਵੰਨੀ ਸੀ। ਸਾਡੀ ਕਲਾਸ ਵਿੱਚ ਤਰ੍ਹਾਂ-ਤਰ੍ਹਾਂ ਦੇ ਲੋਕ ਸਨ। ਸਾਡੀ ਕਲਾਸ ਵਿੱਚ 18 ਸਾਲ ਦੀ ਉਮਰ ਦੇ ਲੋਕ ਸਨ ਜਿਨ੍ਹਾਂ ਨੇ ਹੁਣੇ-ਹੁਣੇ ਹਾਈ ਸਕੂਲ ਦੀ ਪੜ੍ਹਾਈ ਖਤਮ ਕੀਤੀ ਸੀ ਅਤੇ ਅਜਿਹੇ ਲੋਕ ਵੀ ਸਨ ਜਿਨ੍ਹਾਂ ਦੀ ਉਮਰ ਸੱਠ ਤੋਂ ਸੱਤਰ ਸਾਲ ਦੇ ਵਿੱਚ ਸੀ। ਕੁਝ ਅਜਿਹੇ ਲੋਕ ਸਨ ਜਿਨ੍ਹਾਂ ਨੂੰ ਇਸ ਖੇਤਰ ਵਿੱਚ ਤਜਰਬਾ ਹਾਸਲ ਸੀ ਅਤੇ ਕੁਝ ਅਜਿਹੇ ਲੋਕ ਸਨ ਜਿਨ੍ਹਾਂ ਨੂੰ ਦੂਜੇ ਲੋਕਾਂ ਦੀ ਮਦਦ ਕਰਨ ਦਾ ਜਨੂੰਨ ਸੀ। ਮੈਨੂੰ ਅਜਿਹੇ ਟੀਚਰਾਂ ਤੋਂ ਪੜ੍ਹਾਈ ਕਰਕੇ ਬਹੁਤ ਚੰਗਾ ਲਗਿਆ ਜਿਹੜੇ ਅਸਲ ਵਿੱਚ ਇਸ ਖੇਤਰ ਵਿੱਚ ਕੰਮ ਕਰ ਰਹੇ ਸਨ ਅਤੇ ਜਿਨ੍ਹਾਂ ਨੂੰ ਅਪਾਹਜਤਾ ਦੇ ਖੇਤਰ ਵਿੱਚ ਅਭਿਆਸੀ ਤਜਰਬਾ ਸੀ। ਅਤੇ ਮੈਨੂੰ ਇਹ ਗੱਲ ਵੀ ਚੰਗੀ ਲਗੀ ਕਿ ਕਿਸ ਤਰ੍ਹਾਂ ਸਾਡੇ ਕੋਰਸ ਵਿੱਚ 150 ਘੰਟਿਆਂ ਦੀ ਵਰਕ ਪਲੇਸਮੈਂਟ ਸ਼ਾਮਲ ਸੀ ਜਿਸ ਨਾਲ ਸਾਨੂੰ ਇਹ ਸਿੱਖਣ ਨੂੰ ਮਿਲਿਆ ਕਿ ਸਾਡੇ ਸਿਧਾਂਤਾਂ ਅਤੇ ਜਾਣਕਾਰੀ ਨੂੰ ਕੰਮ ਦੇ ਪਰਿਵੇਸ਼ ਵਿੱਚ ਵਰਤੋਂ ਵਿੱਚ ਕਿਵੇਂ ਲਿਆਉਣਾ ਹੈ। ਮੈਨੂੰ ਆਪਣਾ ਕੋਰਸ ਖਤਮ ਕਰਨ ਤੋਂ ਪਹਿਲਾਂ ਇਸ ਖੇਤਰ ਵਿੱਚ ਨੌਕਰੀ ਮਿਲ ਗਈ ਸੀ ਜੋ ਕਿ ਮੇਰੇ ਲਈ ਬਹੁਤ ਚੰਗੀ ਗੱਲ ਸੀ। ਆਪਣੀਆਂ ਪਲੇਸਮੈਂਟਾਂ ਰਾਹੀਂ ਮੇਰੇ ਨਾਂ ਦੀ ਸਿਫਾਰਿਸ਼ ਕੀਤੀ ਗਈ ਸੀ ਅਤੇ ਇੱਕ ਦਿਨ ਮੈਨੂੰ ਫੋਨ ਆਇਆ। ਮੈਨੂੰ ਲਗਦਾ ਹੈ ਕਿ ਲੋਕਾਂ ਨੂੰ ਇਹ ਗ਼ਲਤਫ਼ਹਿਮੀ ਹੈ ਕਿ ਅਪਾਹਜਤਾ ਸੇਵਾਵਾਂ ਸਿਰਫ ਹਰ ਰੋਜ਼ ਕਿਸੇ ਵਿਅਕਤੀ ਨੂੰ ਨਿਜੀ ਸਹਾਇਤਾ ਦੇਣਾ ਹੈ, ਪਰ ਅਸਲ ਵਿੱਚ ਇਸਦੇ ਮਾਅਨੇ ਇਸਤੋਂ ਬਹੁਤ ਵੱਧ ਹਨ। ਤੁਸੀਂ ਬਹੁਤ ਵੱਖ-ਵੱਖ ਖੇਤਰਾਂ ਅਤੇ ਮਾਹਰਾਂ ਦਾ ਮਾਰਗ ਚੁੱਣ ਸਕਦੇ ਹੋ, ਜਿਵੇਂ ਕਿ ਸਪੀਚ ਪੈਥੋਲੋਜੀ, ਓਕੂਪੇਸ਼ਨਲ ਥੈਰਪੀ, ਅਤੇ ਤੁਸੀਂ ਰਾਹਤ ਦੇ ਕੰਮ ਵਿੱਚ ਵੀ ਸ਼ਾਮਲ ਹੋ ਸਕਦੇ ਹੋ। ਤੁਸੀਂ ਇੱਕ ਸਹਾਇਕ ਦੇ ਤੌਰ 'ਤੇ ਕਿਸੇ ਸਕੂਲ, ਸਪੇਸ਼ਲ ਡਿਵੇਲਪਮੈਂਟ ਸਕੂਲ ਜਾਂ ਅਪਾਹਜਤਾ ਨਾਲ ਪੀੜਤ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਵਾਲੇ ਮੈਨਸਟ੍ਰੀਮ ਸਕੂਲ ਵਿੱਚ ਕੰਮ ਕਰ ਸਕਦੇ ਹੋ। ਤੁਸੀਂ ਇਸ ਖੇਤਰ ਵਿੱਚ ਬਹੁਤ ਕੁਝ ਕਰ ਸਕਦੇ ਹੋ। ਸੰਭਾਵਨਾਵਾਂ ਅਣਗਿਣਤ ਹਨ। ਮੈਨੂੰ ਯਕੀਨ ਹੀ ਨਹੀਂ ਹੁੰਦਾ ਕਿ ਮੈਨੂੰ ਇਹ ਕੰਮ ਕਰਨ ਦੇ ਪੈਸੇ ਮਿਲਦੇ ਹਨ, ਅਤੇ ਚੰਗੇ-ਖਾਸੇ ਪੈਸੇ ਮਿਲਦੇ ਹਨ, ਇਹ ਵੈਸੇ ਇੱਕ ਨੌਕਰੀ ਵਰਗਾ ਵੀ ਨਹੀਂ ਹੈ। ਇਹ ਬਹੁਤ ਵਧੀਆ ਹੈ। ਇਹ ਮੈਨੂੰ ਸੰਬੰਧ ਸਥਾਪਤ ਕਰਨ ਅਤੇ ਲੋਕਾਂ ਵਿੱਚ ਕਾਬਲੀਅਤ ਪੈਦਾ ਕਰਨ, ਲੋਕਾਂ ਨਾਲ ਦੋਸਤੀ ਅਤੇ ਮੌਜ-ਮਸਤੀ ਕਰਨ ਅਤੇ ਬਹੁਤ ਵਧੀਆ ਚੀਜ਼ਾਂ ਦਾ ਅਨੁਭਵ ਲੈਣ ਦੇ ਮੌਕੇ ਦਿੰਦਾ ਹੈ। ਇਹ ਮੈਨੂੰ ਬੇਹਤਰ ਇਨਸਾਨ ਬਣਨ ਅਤੇ ਆਪਣੇ ਬਾਰੇ ਵਿੱਚ ਬਹੁਤ ਕੁਝ ਸਿੱਖਣ ਦੇ ਮੌਕੇ ਵੀ ਦਿੰਦਾ ਹੈ। ਹਰ ਰੋਜ਼ ਤੁਹਾਨੂੰ ਲਗਦਾ ਹੈ ਕਿ ਤੁਸੀਂ ਕੁਝ ਖਾਸ ਕੰਮ ਕੀਤਾ ਹੈ ਅਤੇ ਤੁਸੀਂ ਇਹ ਜਾਣ ਕੇ ਵਾਪਸ ਘਰ ਜਾਂਦੇ ਹੋ ਕਿ ਤੁਸੀਂ ਕਿਸੇ ਵਿਅਕਤੀ ਦੇ ਜੀਵਨ ਵਿੱਚ ਅੰਤਰ ਲਿਆਉਣ ਵਿੱਚ ਉਸਦੀ ਮਦਦ ਕੀਤੀ ਹੈ, ਅਤੇ ਮੈਨੂੰ ਦੱਸੋ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਅਜਿਹਾ ਮਹਿਸੂਸ ਕਿਉਂ ਨਹੀਂ ਕਰਨਾ ਪਸੰਦ ਕਰੋਗੇ।